

ਵਪਾਰਕ ਬਣਤਰ: ਕਿਹੜੀ ਤੁਹਾਡੇ ਲਈ ਠੀਕ ਹੈ?

ਆਪਣਾ ਵਪਾਰ ਸ਼ੁਰੂ ਕਰਨ ਵੇਲੇ, ਇਹੋ ਜਿਹੀ ਬਣਤਰ ਨੂੰ ਚੁਣੇ ਜਿਹੜੀ ਤੁਹਾਡੀਆਂ ਲੋੜਾਂ ਦੇ ਸਭ ਤੋਂ ਵੱਧ ਅਨੁਕੂਲ ਹੋਵੇ। ਵਪਾਰ ਦੇ ਚਾਰ ਕਿਸਮ ਦੇ ਬਣਤਰ ਹੁੰਦੇ ਹਨ, ਇਕੋ-ਇਕ ਮਾਲਕੀ, ਸਾਂਝ-ਦਾਰੀ, ਨਿਗਮ ਅਤੇ ਸਹਿਕਾਰਿਤਾ।

ਇੱਕੋ-ਇਕ ਮਾਲਕੀ ਅਤੇ ਸਾਂਝ-ਦਾਰੀਆਂ

ਇਹ ਵਪਾਰ ਸ਼ੁਰੂ ਕਰਨ ਦਾ ਸਭ ਤੋਂ ਆਸਾਨ ਅਤੇ ਆਮ ਤਰੀਕਾ ਹੈ, ਪਰ ਇਸ ਵਿੱਚ ਕਮੀਆਂ ਹਨ ਅਤੇ ਵਪਾਰ ਦੀ ਕਾਮਯਾਬੀ ਦੀ ਸਾਰੀ ਜ਼ਿੰਮੇਵਾਰੀ ਮਾਲਕ ਦੇ ਤੌਰ ਤੇ ਤੁਹਾਡੇ ਉੱਤੇ ਨਿਰਭਰ ਕਰਦੀ ਹੈ।

ਫ਼ਾਇਦੇ	ਨੁਕਸਾਨ
ਤੁਸੀਂ ਛੇਤੀ ਅਤੇ ਆਸਾਨੀ ਨਾਲ ਰਜਿਸਟਰ ਕਰਵਾ ਸਕਦੇ ਹੋ।	ਤੁਹਾਡੇ ਲਈ ਹਰ 5 ਸਾਲ ਬਾਅਦ ਆਪਣੀ ਰਜਿਸਟ੍ਰੇਸ਼ਨ ਨਵੀਂ ਕਰਵਾਉਣੀ ਜ਼ਰੂਰੀ ਹੈ।
ਤੁਸੀਂ ਵਪਾਰ ਰਜਿਸਟ੍ਰੇਸ਼ਨ ਦੀ ਲਾਗਤ ਘਟਾ ਸਕਦੇ ਹੋ।	ਤੁਸੀਂ ਅਤੇ ਤੁਹਾਡੇ ਸਾਂਝੀਦਾਰ ਨਿਜੀ ਤੌਰ ਤੇ ਵਪਾਰ ਲਈ ਜ਼ਿੰਮੇਵਾਰ ਹੋ।
ਤੁਸੀਂ ਸਾਰੇ ਕਾਰੋਬਾਰਾਂ ਦੇ ਨਫ਼ੇ ਸਿੱਧੇ ਪ੍ਰਾਪਤ ਕਰ ਸਕਦੇ ਹੋ।	ਤੁਹਾਡਾ ਨਾਮ ਸੁਰੱਖਿਅਤ ਨਹੀਂ ਹੈ।
ਤੁਸੀਂ ਵਪਾਰ ਦੇ ਸਾਰੇ ਫ਼ੈਸਲੇ ਕਰਦੇ ਹੋ।	ਤੁਹਾਡੀ ਆਮਦਨੀ ਨੂੰ ਤੁਹਾਡੇ ਨਿਜੀ ਦਰ ਤੇ ਕਰ ਲਾਇਆ ਜਾਂਦਾ ਹੈ।

ਨਿਗਮਾਂ

ਨਿਗਮ ਇੱਕ ਕਾਨੂੰਨੀ ਹਸਤੀ ਹੁੰਦੀ ਹੈ ਜਿਹੜੀ ਵਪਾਰ ਨੂੰ ਉਹਦੇ ਮਾਲਕ/ਚਲਾਉਣ ਵਾਲੇ ਤੋਂ ਵੱਖਰਾ ਕਰਦੀ ਹੈ। ਤੁਸੀਂ ਸੰਘੀ ਜਾਂ ਪ੍ਰਾਂਤੀ ਤੌਰ ਤੇ ਨਿਗਮਤ ਹੋਣਾ ਚੁਣ ਸਕਦੇ ਹੋ ਅਤੇ ਹਰ ਚੋਣ ਦੇ ਆਪਣੇ ਫ਼ਾਇਦੇ ਅਤੇ ਨੁਕਸਾਨ ਹਨ।

ਫ਼ਾਇਦੇ	ਨੁਕਸਾਨ
ਤੁਹਾਡੀ ਨਿਜੀ ਜ਼ਿੰਮੇਵਾਰੀ ਸੀਮਿਤ ਹੈ।	ਤੁਹਾਡੇ ਲਈ ਸਾਲਾਨਾ ਦਾਖਲੇ ਭਰਨਾ ਅਤੇ ਨਿਗਮ ਰਿਕਾਰਡ ਦੇਣਾ ਜ਼ਰੂਰੀ ਹੈ।
ਤੁਹਾਡਾ ਵਪਾਰਕ ਨਾਮ ਸੁਰੱਖਿਅਤ ਹੈ।	ਤੁਸੀਂ ਨਿਗਮ ਸਥਾਪਨਾ ਲਈ ਬਾਕੀ ਵਪਾਰ ਕਿਸਮਾਂ ਨਾਲੋਂ ਵੱਧ ਕੀਮਤ ਦੇਵੋਗੇ।
ਤੁਸੀਂ ਮਲਕੀਅਤ ਬਦਲ ਸਕਦੇ ਹੋ।	ਤੁਹਾਨੂੰ ਵਸਨੀਕਤਾ ਜਾਂ ਨਾਗਰਿਕਤਾ ਦਾ ਸਬੂਤ ਦੇਣਾ ਪੈ ਸਕਦਾ ਹੈ।
ਤੁਸੀਂ ਨਿਗਮ ਦੇ ਤੌਰ ਤੇ ਘੱਟ ਕਰ ਲਈ ਯੋਗ ਹੋ ਸਕਦੇ ਹੋ।	

ਸਹਿਕਾਰਿਤਾਵਾਂ (ਨਫ਼ੇ ਲਈ ਅਤੇ ਬਿਨਾ-ਨਫ਼ੇ ਦੇ):

ਸਹਿਕਾਰਿਤਾ ਇੱਕ ਨਿਗਮ ਹੈ ਜਿਹੜੀ ਉਸਦੇ ਮੈਂਬਰਾਂ ਦੁਆਰਾ ਸੰਗਠਿਤ ਅਤੇ ਸੰਚਾਲਿਤ ਕੀਤੀ ਜਾਂਦੀ ਹੈ। ਇਹ ਨਫ਼ੇ ਜਾਂ ਬਿਨਾ-ਨਫ਼ੇ ਦੇ ਚਲਾਉਣ ਲਈ ਸਥਾਪਤ ਕੀਤੀ ਜਾ ਸਕਦੀ ਹੈ। ਇੱਕ ਨਿਗਮ ਵਾਂਗ, ਇਹ ਪ੍ਰਾਂਤੀ ਜਾਂ ਸੰਘੀ ਤੌਰ ਤੇ ਰਜਿਸਟਰ ਕੀਤੀ ਜਾ ਸਕਦੀ ਹੈ ਅਤੇ ਹਰ ਚੋਣ ਦੇ ਆਪਣੇ ਫ਼ਾਇਦੇ ਅਤੇ ਨੁਕਸਾਨ ਹਨ।

ਫ਼ਾਇਦੇ	ਨੁਕਸਾਨ
ਤੁਹਾਡੀ ਜ਼ਿੰਮੇਵਾਰੀ ਸੀਮਿਤ ਹੋਵੇਗੀ।	ਤੁਹਾਨੂੰ ਮੈਂਬਰਾਂ ਵਿਚਕਾਰ ਝਗੜੇ ਨਿਪਟਾਉਣੇ ਪੈਣਗੇ।
ਤੁਹਾਡੇ ਨਫ਼ੇ ਮੈਂਬਰਾਂ ਵਿਚਕਾਰ ਵੰਡੇ ਜਾਣਗੇ।	ਤੁਹਾਡੇ ਫ਼ੈਸਲੇ ਕਰਨ ਦੀ ਕਾਰਵਾਈ ਜਿਆਦਾ ਸਮਾਂ ਲੈ ਸਕਦੀ ਹੈ।
ਤੁਹਾਡੀ ਸਹਿਕਾਰਿਤਾ ਜਨਤੰਤਰੀ ਤੌਰ ਤੇ ਸੰਚਾਲਿਤ ਹੁੰਦੀ ਹੈ (ਇੱਕ ਮੈਂਬਰ, ਇੱਕ ਵੋਟ)	ਤੁਹਾਨੂੰ ਕਾਮਯਾਬ ਹੋਣ ਲਈ ਸਾਰੇ ਮੈਂਬਰਾਂ ਦੇ ਸੰਮਿਲਤ ਹੋਣ ਦੀ ਜ਼ਰੂਰਤ ਹੋਵੇਗੀ।